

ਤੁਰੰਤ ਰਿਲੀਜ਼ ਲਈ

**ਆਉਣ ਵਾਲੇ ਕਾਰਜਕਰਮਾਂ ਵਿੱਚ ਬ੍ਰੈਂਪਟਨ ਦੀ ਵੰਨ-ਸੁਵੰਨਤਾ ਦਾ ਜਸ਼ਨ ਮਨਾਇਆ ਜਾਵੇਗਾ
ਤਮਿਲ ਹੈਰੀਟੇਜ ਮੰਥ, ਚਾਈਨੀਜ਼ ਨਿਊ ਯੀਅਰ, ਅਤੇ ਬਲੈਕ ਹਿਸਟਰੀ ਮੰਥ ਲਈ ਸਾਡੇ ਨਾਲ ਜੁੜੋ**

ਬ੍ਰੈਂਪਟਨ, ਓਨਟਾਰੀਓ (20 ਜਨਵਰੀ, 2020) – ਮੇਅਰ ਪੈਟਰਿਕ ਬ੍ਰਾਊਨ ਅਤੇ ਕਾਉਂਸਲਰ, ਇਸ ਜਨਵਰੀ ਅਤੇ ਫਰਵਰੀ ਦੇ ਕਈ ਕਾਰਜਕਰਮਾਂ ਵਿੱਚ ਬ੍ਰੈਂਪਟਨ ਦੀ ਵੰਨ-ਸੁਵੰਨਤਾ ਦਾ ਜਸ਼ਨ ਮਨਾਉਣ ਲਈ ਨਿਵਾਸੀਆਂ ਨੂੰ ਸੱਦਾ ਦਿੰਦੇ ਹਨ। ਤਮਿਲ ਹੈਰੀਟੇਜ (Tamil Heritage) ਬਾਰੇ ਹੋਰ ਜਾਣੋ, ਚਾਈਨੀਜ਼ ਨਿਊ ਯੀਅਰ (Chinese New Year) ਮਨਾਓ ਅਤੇ ਸਾਡੇ ਭਾਈਚਾਰੇ ਵਿੱਚ ਬਲੈਕ ਕੈਨੇਡੀਅਨਸ (Black Canadians) ਦੇ ਯੋਗਦਾਨਾਂ ਨੂੰ ਮਾਨਤਾ ਦਿਓ।

ਤਮਿਲ ਹੈਰੀਟੇਜ ਮੰਥ (Tamil Heritage Month)

ਜਨਵਰੀ ਨੂੰ ਬ੍ਰੈਂਪਟਨ ਵਿੱਚ ਤਮਿਲ ਕੈਨੇਡਾ ਵਾਸੀਆਂ ਦੇ ਯੋਗਦਾਨਾਂ ਦਾ ਜਸ਼ਨ ਮਨਾਉਣ ਲਈ, ਤਮਿਲ ਹੈਰੀਟੇਜ ਮੰਥ ਦੇ ਤੌਰ ਤੇ ਮਾਨਤਾ ਦਿੱਤੀ ਗਈ ਹੈ। ਸ਼ੁੱਕਰਵਾਰ, 24 ਜਨਵਰੀ ਨੂੰ ਸ਼ਾਮ 7 ਵਜੇ ਤੋਂ ਰਾਤ 9 ਵਜੇ ਤੱਕ, ਸਿਟੀ ਹਾਲ ਐਟਰੀਅਮ (City Hall Atrium) ਵਿਖੇ, ਇਸ ਭਾਈਚਾਰੇ ਦੇ ਇਤਿਹਾਸ ਅਤੇ ਸੱਭਿਆਚਾਰ ਬਾਰੇ ਹੋਰ ਜਾਣੋ। ਇਸ ਰੋਮਾਂਚਕ ਕਾਰਜਕਰਮ ਵਿੱਚ ਪਰੰਪਰਿਕ ਭੋਜਨ ਦਾ ਸੁਆਦ ਲਓ, ਲਾਈਵ ਪ੍ਰਦਰਸ਼ਨਾਂ ਦਾ ਮਜ਼ਾ ਲਓ ਅਤੇ ਤਮਿਲ ਹੈਰੀਟੇਜ ਮੰਥ ਦਾ ਝੰਡਾ ਲਹਿਰਾਉਣ ਲਈ ਭਾਈਚਾਰੇ ਨਾਲ ਜੁੜੋ।

ਚਾਈਨੀਜ਼ ਨਿਊ ਯੀਅਰ (Chinese New Year)

ਐਤਵਾਰ, 26 ਜਨਵਰੀ ਨੂੰ ਦੁਪਹਿਰ ਬਾਅਦ 1 ਵਜੇ ਤੋਂ ਸ਼ਾਮ 4 ਵਜੇ ਤੱਕ, ਸਿਟੀ ਹਾਲ ਐਟਰੀਅਮ ਵਿੱਚ, ਬ੍ਰੈਂਪਟਨ ਸਿਟੀ ਹਾਲ (Brampton City Hall) ਵਿਖੇ ਲੁਨਾਰ ਨਿਊ ਯੀਅਰ (Lunar New Year), ਅਤੇ ਚਾਈਨੀਜ਼ ਯੀਅਰ ਆਫ ਦ ਰੈਟ (Chinese Year of the Rat) ਦਾ ਸੁਆਗਤ ਕਰੋ। ਇਸ ਲਾਈਵ ਜਸ਼ਨ ਵਿੱਚ ਪ੍ਰਸਿੱਧ ਡ੍ਰੈਗਨ ਅਤੇ ਲੇਇਨ ਡਾਂਸ, ਕੈਲੀਗ੍ਰਾਫੀ ਕਲਾਕਾਰ ਅਤੇ ਰਿਫਰੈਸ਼ਮੈਂਟ ਸ਼ਾਮਲ ਹੋਣਗੇ। ਭਾਈਚਾਰਕ ਲੀਡਰ ਆਉਣ ਵਾਲੇ ਸਾਲ ਲਈ ਖੁਸ਼ਹਾਲੀ ਅਤੇ ਚੰਗੀ ਸਿਹਤ ਦੀਆਂ ਸੁਭਕਾਮਨਾਵਾਂ ਦੇਣਗੇ। ਇਹ ਕਾਰਜਕਰਮ, ਬ੍ਰੈਂਪਟਨ ਚਾਈਨੀਜ਼ ਬਿਜਨਸ ਐਸੋਸੀਏਸ਼ਨ (Brampton Chinese Business Association) ਦੇ ਨਾਲ ਭਾਈਵਾਲੀ ਵਿੱਚ ਆਯੋਜਿਤ ਕੀਤਾ ਗਿਆ ਹੈ। ਇਹ ਮਾਣ ਦੇ ਨਾਲ ਐਚ.ਐਸ.ਬੀ.ਸੀ. (HSBC) ਅਤੇ ਮੈਂਡਰਿਨ ਰੈਸਟੋਰੈਂਟ (Mandarin Restaurant) ਵੱਲੋਂ ਸਮਰਥਿਤ ਹੈ।

ਬਲੈਕ ਹਿਸਟਰੀ ਮੰਥ (Black History Month)

ਪੂਰੇ ਦੇਸ਼ ਵਿੱਚ ਫਰਵਰੀ ਨੂੰ ਬਲੈਕ ਹਿਸਟਰੀ ਮੰਥ ਦੇ ਤੌਰ ਤੇ ਮਾਨਤਾ ਦਿੱਤੀ ਗਈ ਹੈ। ਇਹ ਬਲੈਕ ਕੈਨੇਡਾਵਾਸੀਆਂ ਦੇ ਵਿਰਸੇ ਅਤੇ ਲਗਾਤਾਰ ਯੋਗਦਾਨਾਂ ਦਾ ਸਨਮਾਨ ਕਰਨ ਦਾ ਸਮਾਂ ਹੁੰਦਾ ਹੈ। ਫਰਵਰੀ ਵਿੱਚ ਸਾਡੇ ਸ਼ਹਿਰ ਦੇ ਬਲੈਕ ਅਫਰੀਕਨ ਅਤੇ ਕੈਰੀਬੀਅਨ ਭਾਈਚਾਰਿਆਂ ਦੇ ਜਸ਼ਨ ਵਿੱਚ ਸ਼ਾਮਲ ਹੋਵੋ। ਸ਼ਨੀਵਾਰ, 1 ਫਰਵਰੀ ਨੂੰ ਦੁਪਹਿਰ ਬਾਅਦ 1 ਵਜੇ ਤੋਂ 2 ਵਜੇ ਤੱਕ, ਕੇਨ ਵਿਲੀਅਨਸ ਸਕਵੇਅਰ (Ken Whillans Square) ਵਿੱਚ ਝੰਡਾ ਲਹਿਰਾਉਣ ਦੇ ਸਮਾਰੋਹ ਦੇ ਨਾਲ ਮਹੀਨੇ ਦੀ ਸ਼ੁਰੂਆਤ ਕਰੋ। ਫਿਰ ਸ਼ੁੱਕਰਵਾਰ, 28 ਫਰਵਰੀ ਨੂੰ ਸਿਟੀ ਹਾਲ ਵਿਖੇ ਬੀਟ ਆਫ ਬਲੈਕ ਹਿਸਟਰੀ ਮੰਥ (Beat of Black History Month) ਕਾਰਜਕਰਮ ਵਿੱਚ ਮਹੀਨੇ ਦੀ ਸਮਾਪਤੀ ਕਰੋ। ਇਸ ਸਮਾਪਤੀ ਕਾਰਜਕਰਮ ਵਿੱਚ ਦੁਪਹਿਰ 12 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ, ਕਨਸਰਵੇਟਰੀ (Conservatory) ਵਿੱਚ ਭੋਜਨ ਅਤੇ ਰਿਟੇਲ ਵਿਕਰੇਤਾਵਾਂ ਵਾਲੀ ਮਾਰਕੀਟਪਲੇਸ ਪੇਸ਼ ਕੀਤੀ ਜਾਵੇਗੀ। ਨਾਲ ਹੀ, ਐਟਰੀਅਮ ਵਿੱਚ ਸ਼ਾਮ 6 ਵਜੇ ਇੱਕ ਸਮਾਰੋਹ ਹੋਵੇਗਾ, ਜਿਸ ਵਿੱਚ ਗੀਤ, ਡਾਂਸ ਅਤੇ ਬੁਲਾਰਾ ਪ੍ਰਦਰਸ਼ਨ ਹੋਣਗੇ।

ਬਲੈਕ ਹਿਸਟਰੀ ਮੰਥ ਦੇ ਕਾਰਜਕਰਮ ਵਿੱਚ ਭਾਗ ਲੈਣ ਦੇ ਇੱਛੁਕ ਕਲਾਕਾਰਾਂ ਅਤੇ ਵਿਕਰੇਤਾਵਾਂ ਨੂੰ, ਵੀਰਵਾਰ, 30 ਜਨਵਰੀ ਤੱਕ ਸਿਟੀ ਕੋਲ ਅਰਜ਼ੀ ਦੇਣ ਲਈ ਸੱਦਾ ਦਿੱਤਾ ਜਾਂਦਾ ਹੈ। [ਵੇਰਵਿਆਂ ਲਈ ਸਾਡੀ ਵੈਬਸਾਈਟ ਤੇ ਜਾਓ \(Visit our website for details\)](#)!

ਇਹ ਕਾਰਜਕਰਮ, ਬ੍ਰੈਂਪਟਨ ਦੇ ਕਮਿਊਨਿਟੀ ਰਿਕਗਨਿਸ਼ਨ ਪ੍ਰੋਗਰਾਮ (Community Recognition Program) ਦਾ ਹਿੱਸਾ ਹਨ। ਜੇ ਉਹਨਾਂ ਸੱਭਿਆਚਾਰਕ ਜਸ਼ਨਾਂ ਦੀ ਸੀਰੀਜ਼ ਹੈ, ਜਿਹਨਾਂ ਦਾ ਆਯੋਜਨ ਸਿਟੀ, ਬ੍ਰੈਂਪਟਨ ਦੀ ਵੰਨ-ਸੁਵੰਨਤਾ ਨੂੰ ਸਨਮਾਨ ਦੇਣ ਲਈ ਪੂਰਾ ਸਾਲ ਕਰਦੀ ਹੈ। ਇਹ ਕਾਰਜਕਰਮ ਨਿਵਾਸੀਆਂ ਲਈ ਹੋਰ ਸੱਭਿਆਚਾਰਾਂ ਅਤੇ ਸਾਡੇ ਸ਼ਹਿਰ ਨੂੰ ਬਣਾਉਣ ਵਾਲੇ ਕਈ ਭਾਈਚਾਰਿਆਂ ਬਾਰੇ ਜਾਣਨ ਦਾ ਸ਼ਾਨਦਾਰ ਮੌਕਾ ਹਨ।

ਉਹਨਾਂ ਬਾਰੇ ਅਤੇ ਸਿਟੀ ਦੇ ਹੋਰ ਕਾਰਜਕਰਮਾਂ ਬਾਰੇ ਹੋਰ ਜਾਣਕਾਰੀ ਲਈ, www.brampton.ca ਤੇ ਜਾਓ।

ਹਵਾਲਾ

“ਬ੍ਰੈਂਪਟਨ ਇੱਕ ਮੇਜੈਕ ਹੈ ਅਤੇ ਸਿਟੀ ਕਾਉਂਸਿਲ ਨੂੰ ਸਾਡੇ ਭਾਈਚਾਰੇ ਦੀ ਸ਼ਾਨਦਾਰ ਵੰਨ-ਸੁਵੰਨਤਾ ਦਾ ਜਸ਼ਨ ਮਨਾਉਣ ਤੇ ਮਾਣ ਹੈ। ਕਾਉਂਸਿਲ ਦੇ ਵੱਲੋਂ, ਸਾਨੂੰ ਆਸ ਹੈ ਕਿ ਆਉਣ ਵਾਲੇ ਇਹਨਾਂ ਰੋਮਾਂਚਕ ਕਾਰਜਕਰਮਾਂ ਵਿੱਚ, ਤਮਿਲ ਵਿਰਸੇ ਅਤੇ ਸੱਭਿਆਚਾਰ ਬਾਰੇ ਹੋਰ ਜਾਣਨ, ਚਾਈਨੀਜ਼ ਨਿਊ ਯੀਅਰ ਦਾ ਜਸ਼ਨ ਮਨਾਉਣ ਅਤੇ ਸਾਡੇ ਬਲੈਕ ਅਫਰੀਕਨ ਅਤੇ ਕੈਰੀਬੀਅਨ ਭਾਈਚਾਰਿਆਂ ਦੇ ਯੋਗਦਾਨਾਂ ਨੂੰ ਮਾਨਤਾ ਦੇਣ ਲਈ, ਸਾਰੇ ਸੱਭਿਆਚਾਰਕ ਪਿਛੋਕੜਾਂ ਤੋਂ ਨਿਵਾਸੀ ਸਾਡੇ ਨਾਲ ਜੁੜਨਗੇ।”

- ਮੇਅਰ ਪੈਟਰਿਕ ਬ੍ਰਾਊਨ (Patrick Brown)

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੇ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca